

# ਜਦੋਂ ਪੌਲਸ ਨੇ ਘਰ ਨੂੰ ਲਿਖਿਆ

ਪੌਲਸ ਦਾ ਜਨਮ ਤਰਸੁਸ ਵਿਚ ਅਤੇ ਪੜ੍ਹਾਈ ਯਕੁਸ਼ਲਮ ਵਿਚ ਹੋਈ ਸੀ (ਰਸੂਲਾਂ ਦੇ ਕਰਤੱਬ 22: 3)। ਆਪਣੀ ਮਨਬਦਲੀ ਮਗਰੋਂ ਪੌਲਸ ਸਾਰੇ ਸੰਸਾਰ ਦਾ ਹੀ ਨਾਗਰਿਕ ਬਣ ਗਿਆ। ਉਹ ਥੂਬ ਘੁੰਮਿਆ ਅਤੇ ਉਹਦਾ ‘‘ਘਰ’’ ਉੱਥੋਂ ਬਣ ਜਾਂਦਾ, ਜਿੱਥੇ ਮਸੀਹ ਵਿਚ ਉਹਦੇ ਭੈਣ ਭਰਾ ਮਿਲਦੇ। ਜੇ ਇਹ ਸੱਚ ਹੈ ਕਿ ‘‘ਜਿੱਥੇ ਤੁਹਾਡਾ ਦਿਲ ਹੈ ਉੱਥੋਂ ਤੁਹਾਡਾ ਘਰ ਹੈ, ’’<sup>1</sup> ਤਾਂ ਪੌਲਸ ਅਸਾਨੀ ਨਾਲ ਫਿਲਿਪੈ ਨੂੰ ਆਪਣਾ ‘‘ਘਰ’’ ਆਖ ਸਕਦਾ ਸੀ।

ਪੌਲਸ ਨੇ ਪਹਿਲੀ ਸਦੀ ਦੇ ਸੰਸਾਰ ਦੇ ਆਮ ਤਰੀਕੇ ਦੀ ਵਰਤੋਂ ਕਰਦਿਆਂ ਇਕ ਖਾਸ ਸਲਾਮ ਦੁਆ ਨਾਲ ਇਸ ਛੋਟੀ ਪੱਤਰੀ ਦੀ ਸ਼ੁਰੂਆਤ ਕੀਤੀ।

<sup>1</sup>ਲਿਖਤੁਮ ਪੌਲਸ ਅਰ ਤਿਮੋਖਿਊਸ ਮਸੀਹ ਯਿਸੂ ਦੇ ਦਾਸ,

ਅੱਗੇ ਜੋਗ ਫਿਲਿਪੈ ਵਿਚ ਦੇ ਜਿੰਨੇ ਮਸੀਹ ਯਿਸੂ ਵਿਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸੀਆ ਦਿਆਂ ਨਿਗਾਹਾਨਾਂ ਅਤੇ ਸੇਵਕਾਂ ਸਣੇ। <sup>2</sup>ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।

ਆਇਤ 1. ਉਸ ਦੇ ਸਲਾਮ ਦੁਆ ਦਾ ਪਹਿਲਾ ਸ਼ਬਦ ਲਿਖਤੁਮ ਪੌਲਸ ਹੈ। ਫਿਲਿਪੈ ਦੀ ਕੀਮਤੀ ਕਲੀਸੀਆ ਦੇ ਪਾਉਣ ਵਾਲਿਆਂ ਨੇ ਜਿਵੇਂ ਹੀ ਸ਼੍ਰੋਲ ਨੂੰ ਖੇਲ੍ਹਿਆ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਉਹਦਾ ਨਾਮ ਮਿਲਿਆ। ਗੈਰ ਕੌਮਾਂ ਦੇ ਇਸ ਮਹਾਨ ਰਸੂਲ ਨੂੰ ਇਸ ਦੇ ਲਿਖਣ ਵੇਲੇ ਸੰਭਵ ਤੌਰ 'ਤੇ ਉਸ ਦੇ ‘‘ਆਪਣੇ ਭਾੜੇ ਦੇ ਘਰ’’ ਵਿਚ ਰੋਮ ਵਿਚ ਕੈਂਦ ਰੱਖਿਆ ਗਿਆ ਸੀ (ਰਸੂਲਾਂ ਦੇ ਕਰਤੱਬ 28:30, 31)।

ਪੱਤਰੀ ਅਰ ਤਿਮੋਖਿਊਸ ਸ਼ਬਦਾਂ ਦੇ ਨਾਲ ਅੱਗੇ ਵਧਦੀ ਹੈ। ਤਿਮੋਖਿਊਸ ਪੌਲਸ ਦਾ ਹਮਸਫਰ ਜਵਾਨ ਪ੍ਰਚਾਰਕ ਸੀ। ਜਿਹੜਾ ਇਹ ਲਿਖਣ ਵੇਲੇ ਉਹਦੇ ਨਾਲ ਸੀ। ਤਿਮੋਖਿਊਸ ਦੇ ਨਾਂਅ ਦਾ ਨਾਲ ਆਉਣ ਦਾ ਇਹ ਭਾਵ ਨਹੀਂ ਹੈ ਕਿ ਉਹ ਲਿਖਣ ਵਿਚ ਸਹਿਲੇਖਕ ਸੀ; ਪੌਲਸ ਨੇ ਪੂਰੇ ਖਤ ਵਿਚ ਉੱਤਮ ਪੁਰਖ ਇਕਵਚਨ ਹੀ ਵਰਤਿਆ (ਵੇਖੋ 1:3, 6—9, 12)। ਇਹਦੀ ਬਜਾਏਂ ਰਸੂਲ ਸਾਫ਼ ਤੌਰ 'ਤੇ ਇਸ ਗੱਲ ਤੇ ਜੋਰ ਦੇ ਰਿਹਾ ਸੀ ਕਿ ਤਿਮੋਖਿਊਸ ਉਸ ਦੇ ਨਾਲ ਦਾ ਕੰਮ ਕਰਨ ਵਾਲਾ ਹੈ ਅਤੇ ਉਸ ਦੇ ਸ਼ਬਦ ਦੀ ਵਰਤੋਂ ਤੋਂ ਸੰਕੇਤ ਮਿਲ ਸਕਦਾ ਹੈ ਕਿ ਉਸ ਨੇ ਖਤ ਲਿਖਵਾਇਆ, ਜਦ ਕਿ ਤਿਮੋਖਿਊਸ ਨੇ ਉਨ੍ਹਾਂ ਸ਼ਬਦਾਂ ਨੂੰ ਲਿਖਿਆ।

ਪੌਲਸ ਨੇ ਆਪਣੀ ਅਤੇ ਤਿਮੋਖਿਊਸ ਦੀ ਜਾਣ ਪਛਾਣ ਮਸੀਹ ਯਿਸੂ ਦੇ ਦਾਸ ਵਜੋਂ ਕਰਵਾਈ। ‘‘ਦਾਸ’’ ਸ਼ਬਦ ਦਾ ਅਰਥ ‘‘ਗੁਲਾਮ’’ ਹੁੰਦਾ ਹੈ। KJV ਵਿਚ ਭਾਵੇਂ ਇਹਦਾ ਉਲਥਾ ‘‘ਸੇਵਕ’’ ਦੇ ਅਰਥ ਵਾਲੇ ਸ਼ਬਦ *diakonus* (ਡਾਇਆਕਨੋਸ ਤੋਂ) ਦਾ ਬਹੁਵਚਨ ਰੂਪ ਨਹੀਂ, ਬਲਕਿ ‘‘ਗੁਲਾਮ’’ ਦੇ ਸਮਾਨ ਸ਼ਬਦ *doulos* (ਡੁਲੋਸ) ਤੋਂ ਹੈ। ਇਸ ਸ਼ਬਦ ਦੀ ਵਰਤੋਂ ਦੋਵਾਂ ਇਵੈਂਜਲਿਸਟਾਂ ਬਾਰੇ ਕਈ ਸਚਿਆਈਆਂ ਦਾ ਸੁਝਾਅ ਦਿੰਦੀ ਹੈ: (1) ਯਿਸੂ ਉਨ੍ਹਾਂ ਦਾ ਮਾਲਕ ਸੀ, ਉਹ ‘‘ਕੀਮਤ ਚੁਕਾ ਕੇ ਮੁੱਲ ਲਏ ਗਏ’’ ਸਨ (1 ਕੁਰਿੰਧੀਆਂ 7:23)। (2) ਉਹ ਮਸੀਹ ਦੇ ਕੰਟਰੋਲ ਵਿਚ ਸਨ ਅਤੇ ਉਨ੍ਹਾਂ ਆਪਣੇ ਆਪ ਨੂੰ ਉਹਦੀ ਇੱਛਾ ਦੇ ਅਧੀਨ ਕਰ ਦਿੱਤਾ ਸੀ। (3) ਸਤਪਤੀ ਅਨੁਵਾਦ (LXX)

ਵਿਚ ਵਰਤੇ ਗਏ ਸਥਦ ਦੇ ਮੁਤਾਬਿਕ ਉਹ ਲਾਹੋਵੰਦ ਸੇਵਕ ਸੀ। ਇਹ ਉਨ੍ਹਾਂ ਪੰਜਾਂ ਖਤਾਂ ਵਿੱਚੋਂ ਇਕ ਜਿਨ੍ਹਾਂ ਵਿਚ ਪੌਲਸ ਨੇ ਆਪਣੇ ਆਪ ਦੀ ਜਾਣ ਪਛਾਣ ਰਸੂਲ ਵਜੋਂ ਨਹੀਂ ਕਰਵਾਇਆ, ਸਾਇਦ ਇਸ ਕਰਕੇ ਕਿਉਂਕਿ ਉਸ ਨੇ ਫਿਲਿਪੈ ਦੀ ਕਲੀਸੀਆ ਨੂੰ ਆਪਣਾ ਸਬੂਤ ਦੇਣ ਦੀ ਲੋੜ ਨਹੀਂ ਸੀ।

ਇਹ ਖਤ ਜਿੰਨੇ ਮਸੀਹ ਯਿਸੂ ਵਿਚ ਸੰਤ ਹਨ ਉਨ੍ਹਾਂ ਸਭਨਾਂ ਦੇ ਨਾਂ ਹੈ। “ਸੰਤ” ਸਥਦ ਦਾ ਅਰਥ ਉਹ ਲੋਕ ਨਹੀਂ ਹਨ ‘ਜਿਹੜੇ ਪਾਪ ਮੁਕਤ ਹੋਣ ਦੀ ਕਾਮਿਲ ਹਾਲਤ ਤਕ ਅੱਪੜ ਗਏ ਹਨ।’ ਯੂਨਾਨੀ ਸਥਦ *hagiois* ਜਿਸ ਦਾ ਅਨੁਵਾਦ ‘ਸੰਤ’ ਹੋਇਆ ਹੈ, *hagios* (ਹੋਜਿਓਸ ਜਿਸਦਾ ਅਰਥ ‘ਪਵਿੱਤਰ’ ਜਾਂ ‘ਅੱਡ ਕੀਤੇ ਹੋਏ’ ਹੈ) ਦਾ ਸੰਪਰਦਾਨ ਕਾਰਕ ਬਹੁਵਚਨ ਹੈ। *Hagios* (ਹੋਜਿਓਸ) ‘ਖੁਦਾ ਦੇ ਪਾਕ ਲੋਕਾਂ’ (NCV), ਪਰਮੇਸ਼ੁਰ ਦੀ ਸੇਵਾ ਲਈ ‘ਅੱਡ ਕੀਤੇ ਹੋਏ’ ਲੋਕਾਂ ਲਈ ਵਰਤਿਆ ਜਾਂਦਾ ਸਥਦ ਹੈ। ਇੱਥੋਂ ਇਹ ਉਂਥੋਂ ਦੇ ਸਭ ਮਸੀਹੀ ਲੋਕਾਂ ਲਈ ਸੀ। ਇਨ੍ਹਾਂ ਖਾਸ ‘ਸੰਤਾਂ’ ਦੀ ਪਛਾਣ ਫਿਲਿਪੈ ਵਿਚ ਦੇ ਹਨ ਵਜੋਂ ਹੋਈ ਹੈ ਜੋ ਕਿ ਮਕਦੂਸੀਆ ਦਾ ਇਕ ਨਗਰ ਸੀ (ਵੇਖੋ ‘ਜਾਣ ਪਛਾਣ,’ ਸਫੇ 7)।

ਫਿਰ ਮੰਡਲੀ ਦੇ ਆਗੂਆਂ ਨਿਗਾਹਬਾਨਾਂ ਅਤੇ ਸੇਵਕਾਂ ਦਾ ਜਿਕਰ ਹੈ। (KJV ਵਿਚ ‘ਬਿਸਪਸ’ ਹੈ। ਇਹ ਸਥਦ 1611 ਦੇ ਜ਼ਮਾਨੇ ਦੀ ਧਾਰਮਿਕ ਸਥਦਾਵਲੀ ਤੋਂ ਲਿਆ ਗਿਆ ਸੀ।) ‘ਨਿਗਾਹਬਾਨ’ ‘ਨਜ਼ਰ ਰੱਖਣ ਵਾਲਾ’ ਲਈ *skopos* (ਸਕੋਪੋਸ) ਸਥਦ ਦੇ ਨਾਲ ‘ਉੱਪਰ’ *epi* (ਏਪਿ) ਅਰਥ ਵਾਲੇ ਪੂਰਵਸਰਗ ਨੂੰ ਮਿਲਾਉਣ ਵਾਲੇ ਯੂਨਾਨੀ ਭਾਸ਼ਾ ਦੇ ਮਿਸਰਤ ਸਥਦ *episkopos* (ਏਪਿਸਕੋਪੋਸ) ਤੋਂ ਲਿਆ ਗਿਆ ਹੈ। ‘ਨਿਗਾਹਬਾਨ’ ਲਈ ਅੰਗ੍ਰੇਜ਼ੀ ਸਥਦ overseers (ਓਵਰਸੀਅਰਜ਼) ਪ੍ਰਭੂ ਦੀ ਕਲੀਸੀਆ ਦੇ ਐਲਡਰਾਂ ਲਈ ਇਕ ਅਹੁਦਾ ਹੈ (ਵੇਖੋ ਰਸੂਲਾਂ ਦੇ ਕਰਤੱਬ 20: 17, 28; ਤੀਤਸ 1: 5, 7; 1 ਪਤਰਸ 5: 1, 2)। NCV ਜਿਸ ਵਿਚ ਅਜਿਹੇ ਸਥਦਾਂ ਦੀ ਵਰਤੋਂ ਹੋਈ ਹੈ ਜਿਨ੍ਹਾਂ ਨੂੰ ਆਮ ਲੋਕ ਸਮਝ ਸਕਦੇ ਹਨ, ਉਸ ਵਿਚ ‘overseers’ (ਨਿਗਾਹਬਾਨ ਬਹੁਵਚਨ) ਜਾਂ ‘bishops’ (ਬਿਸਪ ਬਹੁਵਚਨ) ਦੀ ਬਜਾਏ ‘elders’ (ਬਜੁਰਗ ਬਹੁਵਚਨ) ਹੈ। NCV ਦਾ ਅਨੁਵਾਦ ਭਾਵੋਂ ਹੂ—ਬ—ਹੂ ਨਹੀਂ ਹੈ ਪਰ ਇਹ ਸਥਦਾਵਲੀ ਇਸ ਗੱਲ ਵੱਲ ਇਸ਼ਾਰਾ ਹੈ ਕਿ ਅਨੁਵਾਦਕਾਂ ਨੂੰ ਸਮਝ ਸੀ ਕਿ ਕਲੀਸੀਆ ਦੇ ਐਲਡਰ ਨਵੋਂ ਨੇਮ ਦੇ ਸਮੇਂ ਵਿਚ ਨਿਗਾਹਬਾਨ ‘overseers’ ਹੁੰਦੇ ਸਨ। ‘ਨਿਗਾਹਬਾਨ’ ‘overseers’ ਐਲਡਰਾਂ ਨੂੰ ਦਿੱਤੀ ਜਾਣ ਵਾਲੀ ਜ਼ਿੰਮੇਵਾਰੀ ਦੇ ਦਾਇਰੇ ਦਾ ਸੰਕੇਤ ਹੈ ਕਿ ਉਨ੍ਹਾਂ ਦਾ ਕੰਮ ਮੰਡਲੀ ਨਾਲ ਜੁੜੀ ਹਰ ਗੱਲ ਤੇ ਨਿਗਾਹ ਰੱਖਣਾ ਹੈ, ਉਨ੍ਹਾਂ ਨੂੰ ਖਾਸ ਕਰ ਰੂਹਾਂ ਦੀ ਜਿਨ੍ਹਾਂ ਦੀ ਜ਼ਿੰਮੇਵਾਰੀ ਦੇ ਦੇਖਭਾਲ ਦਾ ਜ਼ਿੰਮਾ ਸੌਂਪਿਆ ਗਿਆ ਹੈ (ਵੇਖੋ 1 ਪਤਰਸ 5: 2; ਇਬਰਾਨੀਆਂ 13: 17)।

“Deacons” ‘ਸੇਵਕ’ ਲਈ ਯੂਨਾਨੀ ਸਥਦ ਦੇ ਬਹੁਵਚਨ ਰੂਪ (*diakonos*, ਡਾਇਆਕੋਨੋਸ) ਦਾ ਅੰਗ੍ਰੇਜ਼ੀਕਰਨ ਹੈ। ਇਸ ਸੰਦਰਭ ਵਿਚ ਇਹ ਕਲੀਸੀਆ ਦੇ ਖਾਸ ਸੇਵਕਾਂ ਲਈ ਹੈ (ਵੇਖੋ 1 ਤਿਮੋਬਿਊਸ 3: 8—13) ਜਿਹੜੇ ਐਲਡਰਾਂ ਦੇ ਨਾਲ ਅਤੇ ਉਨ੍ਹਾਂ ਦੇ ਮਤਹਿਤ ਕੰਮ ਕਰਦੇ ਹਨ।

ਸਿਰਫ ਇਸੇ ਖਤ ਵਿਚ ਆਪਣੇ ਸਲਾਮ ਵਿਚ ਪੌਲਸ ਨੇ ਮੰਡਲੀ ਦੇ ਆਗੂਆਂ ਨੂੰ ਵੱਖ ਕੀਤਾ ਹੈ। ਇਥੇ ਸਾਇਦ ਉਸ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਹਦਾ ਇਕ ਉਦੇਸ਼ ਫਿਲਿਪੀਆਂ ਵੱਲੋਂ ਦਿੱਤੀ ਗਈ ਮਾਲੀ ਮਦਦ ਦਾ ਸੁਕਰਾਨਾ ਕਰਨਾ ਸੀ ਅਤੇ ਆਮ ਤੌਰ ਤੇ ਪੈਸਾ ਲੈਣ ਅਤੇ ਵੰਡਣ ਦੀ ਸੇਵਾ ਮੰਡਲੀ ਦੇ ਆਗੂ ਹੀ ਕਰਦੇ ਸਨ।

**ਆਇਤ 2.** ਇਹ ਸਲਾਮ ਦੁਆ ਇਨ੍ਹਾਂ ਸਥਦਾਂ ਨਾਲ ਖਤਮ ਹੁੰਦੀ ਹੈ: ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਪੌਲਸ ਦਾ ਇਹ ਦੁਆ ਸਲਾਮ ਕਰਨ ਦਾ ਢੰਗ ਸੀ। ਇਹੀ ਸਥਦ ਉਸ ਦੇ ਰੋਮ, ਕੁਰੀਬੁਸ ਅਤੇ ਗਲਾਤੀਆ ਅਤੇ ਅਫਸੂਸ ਦੇ ਨਾਂਅ ਖਤਾਂ ਵਿਚ ਮਿਲਦੇ ਹਨ। ਉਹਦੇ ਬਾਕੀ ਖਤਾਂ ਵਿਚ ਥੋੜ੍ਹਾ ਬਹੁਤ ਛਗਕ ਹੋ ਸਕਦਾ ਹੈ। ਇਹ ਇਜ਼ਹਾਰ

ਯੂਨਾਨੀ ਸਲਾਮ ‘‘ਕਿਰਪਾ’’ *charis* (ਚੈਰਿਸ) ਇਬਰਾਨੀ ਦੁਆ ਸਲਾਮ ‘‘ਸ਼ਾਂਤੀ’’ *shalom* (ਸ਼ਾਲੋਮ) ਨੂੰ ਮਿਲਾਉਂਦਾ ਹੈ।

---

### ਟਿੱਪਣੀ

<sup>1</sup>ਪਿਲਨੀ; ਲੇਵਿਸ ਕੋਪਲੈਂਡ, ਪੌਪੁਲਰ ਕ੍ਰਟੋਸੰਜ ਫਾਰ ਆਲ, ਸੋਧਿਆ ਅੰਕ (ਗਾਰਡਨ ਸਿਟੀ, ਨਿਊ ਯਾਰਕ: ਡਾਲਫਿਨ ਬੁਕਸ, ਡਬਲਡੋਅ ਐਂਡ ਕੰਪਨੀ, 1961), 228 ਵਿਚ ਦੁਹਰਾਇਆ ਗਿਆ।